

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੇ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ੴ ਸਤਿਗੁਰਪ੍ਰਸਾਦਿ॥		ਪੁਰਾਤਨ ਬਹੁਤ ਸਰੂਪਾਂ ਵਿਚ ਮੰਗਲ ਪਹਿਲਾਂ ਹੈ।
ਰਾਮਕਲੀ, ਮਹਲਾ ੩, ਅਨੰਦੁ		
ਅਨੰਦੁ ਭਇਆ, ਮੇਰੀ ਮਾਏ, ਸਤਿਗੁਰੂ ਮੈਂ ਪਾਇਆ ॥	ਮੈਂ	
ਸਤਿਗੁਰੁ ਤ ਪਾਇਆ, ਸਹਜ ਸੇਤੀ, ਮਨਿ ਵਜੀਆ ਵਾਧਾਈਆ ॥	ਵਜੀਆਂ, ਵਾਧਾਈਆਂ	ਨਾਸਕੀ ਉਚਾਰਨ: ਵਜੀਆ - ਬਹੁਵਚਨ ਕਿਰਿਆ; ਵਾਧਾਈਆਂ - ਵਾਧਾਈ ਦਾ ਬਹੁਵਚਨ।
ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ ॥	ਪਰੀਆਂ, ਆਈਆਂ, ਸ਼ਬਦ	ਨਾਸਕੀ ਉਚਾਰਨ: ਆਈਆਂ - ਬਹੁਵਚਨ ਕਿਰਿਆ; ਪਰੀਆ - ਪਰੀ ਦਾ ਬਹੁਵਚਨ।
ਸਬਦੋ ਤ ਗਾਵਹੁ ਹਰੀ ਕੇਰਾ, ਮਨਿ ਜਿਨੀ ਵਸਾਇਆ ॥	ਸ਼ਬਦੋ, ਜਿਨੀਂ	
ਕਹੈ ਨਾਨਕੁ, ਅਨੰਦੁ ਹੋਆ, ਸਤਿਗੁਰੂ ਮੈਂ ਪਾਇਆ ॥੧॥	ਮੈਂ	
ਏ ਮਨ ਮੇਰਿਆ, ਤੂ ਸਦਾ ਰਹੁ, ਹਰਿ ਨਾਲੇ ॥		
ਹਰਿ ਨਾਲਿ ਰਹੁ ਤੂ, ਮੰਨ ਮੇਰੇ, ਦੂਖ ਸਭਿ ਵਿਸਾਰਣਾ ॥		
ਅੰਗੀਕਾਰੁ ਓਹੁ ਕਰੇ ਤੇਰਾ, ਕਾਰਜ ਸਭਿ ਸਵਾਰਣਾ ॥		
ਸਭਨਾ ਗਲਾ ਸਮਰਥੁ ਸੁਆਮੀ, ਸੋ ਕਿਉ ਮਨਹੁ ਵਿਸਾਰੇ ॥	ਸਭਨਾਂ, ਗਲਾਂ, ਕਿਉਂ, ਮਨਹੁਂ, ਵਿਸਾਰੇਂ	ਸੋ ਕਿਉ ਮਨਹੁ ਵਿਸਾਰੇ - ਉਸ ਨੂੰ ਕਿਉਂ ਮਨ ਵਿਚੋਂ ਵਿਸਾਰਦਾ ਹੈਂ।
ਕਹੈ ਨਾਨਕੁ, ਮੰਨ ਮੇਰੇ, ਸਦਾ ਰਹੁ, ਹਰਿ ਨਾਲੇ ॥੨॥		
ਸਾਚੇ ਸਾਹਿਬਾ, ਕਿਆ ਨਾਹੀ ਘਰਿ ਤੇਰੈ ॥	ਨਾਹੀਂ	
ਘਰਿ ਤ ਤੇਰੈ ਸਭੁ ਕਿਛੁ ਹੈ, ਜਿਸੁ ਦੇਹਿ, ਸੁ ਪਾਵਏ ॥	ਦੇਹਿਂ	ਜਿਸੁ ਦੇਹਿ: ਜਿਸਨੋ ਤੂੰ ਦੇਵੇਂ
ਸਦਾ ਸਿਫਤਿ ਸਲਾਹ ਤੇਰੀ, ਨਾਮੁ ਮਨਿ ਵਸਾਵਏ ॥		
ਨਾਮੁ ਜਿਨ ਕੈ ਮਨਿ ਵਸਿਆ, ਵਾਜੇ ਸਬਦ ਘਨੇਰੇ ॥		
ਕਹੈ ਨਾਨਕੁ, ਸਾਚੇ ਸਾਹਿਬ, ਕਿਆ ਨਾਹੀ ਘਰਿ ਤੇਰੈ ॥੩॥	ਨਾਹੀਂ	
ਸਾਚਾ ਨਾਮੁ, ਮੇਰਾ ਆਧਾਰੋ ॥		
ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ ॥	ਭੁਖਾਂ, ਗਵਾਈਆਂ	ਭੁਖਾਂ - ਭੁਖ ਦਾ ਬਹੁਵਚਨ; ਗਵਾਈਆਂ - ਬਹੁਵਚਨ ਕਿਰਿਆ।
ਕਰਿ ਸਾਂਤਿ ਸੁਖ, ਮਨਿ ਆਇ ਵਸਿਆ, ਜਿਨਿ ਇਛਾ ਸਭਿ ਪੁਜਾਈਆ ॥	ਸ਼ਾਂਤਿ, ਇਛਾਂ, ਪੁਜਾਈਆਂ	੧. ਇਛਾ - ਇਛਾ ਦਾ ਬਹੁਵਚਨ; ੨. ਮਨ ਨੂੰ ਸ਼ਾਂਤੀ ਤੇ ਸੁਖ ਪ੍ਰਦਾਨ ਕਰਕੇ ਮਨ ਵਿਚ ਆਏ ਵਸਿਆ। ਸੋ ਬਿਸ਼ਰਾਮ "ਸੁਖ" ਤੇ ਹੈ ਨਾ ਕਿ "ਮਨਿ" ਤੇ।

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੇ ਬਿਸ਼ਾਰਮ ਸੇਧ ਬਾਰੇ ਹੋਰ ਜਾਣਕਾਰੀ
ਸਦਾ ਕੁਰਬਾਣੁ ਕੀਤਾ, ਗੁਰੂ ਵਿਟਹੁ, ਜਿਸ ਦੀਆ ਏਹਿ ਵਡਿਆਈਆ ॥	ਵਿਟਹੁਂ, ਵਡਿਆਈਆਂ	
ਕਹੈ ਨਾਨਕੁ, ਸੁਣਹੁ ਸੰਤਹੁ, ਸਬਦਿ ਧਰਹੁ ਪਿਆਰੋ ॥	ਸ਼ਬਦਿ	ਸ਼ਬਦਿ ਧਰਹੁ ਪਿਆਰੋ - ਸ਼ਬਦ ਨਾਲ ਪਿਆਰ ਧਰੋ।
ਸਾਚਾ ਨਾਮੁ, ਮੇਰਾ ਆਧਾਰੋ ॥੪॥		
ਵਾਜੇ ਪੰਚ ਸਬਦ, ਤਿਤੁ ਘਰਿ ਸਭਾਗੈ ॥	ਸ਼ਬਦ	
ਘਰਿ ਸਭਾਗੈ, ਸਬਦ ਵਾਜੇ, ਕਲਾ ਜਿਤੁ ਘਰਿ ਧਾਰੀਆ ॥	ਸ਼ਬਦ	1. ""ਕਲਾ"" ਇਥੇ ਇਕ ਵਚਨ ਨਾਂਵ ਹੈ ਇਸ ਕਰਕੇ ਧਾਰੀਆ ਦਾ ਉਚਾਰਨ ਧਾਰੀਆਂ ਨਹੀਂ ਹੈ। 2. "ਸਭਾਗੈ" ਦਾ ਉਚਾਰਨ "ਸੁਭਾਗੇ" ਕਰਨਾ ਅਸ਼ੁਧ ਹੈ।
ਪੰਚ ਦੂਤ, ਤੁਧੁ ਵਸਿ ਕੀਤੇ, ਕਾਲੁ ਕੰਟਕੁ ਮਾਰਿਆ ॥		
ਧੁਰਿ ਕਰਮਿ ਪਾਇਆ, ਤੁਧੁ ਜਿਨ ਕਉ, ਸਿ, ਨਾਮਿ ਹਰਿ ਕੈ ਲਾਗੇ ॥		
ਕਹੈ ਨਾਨਕੁ, ਤਹ ਸੁਖੁ ਹੋਆ, ਤਿਤੁ ਘਰਿ ਅਨਹਦ ਵਾਜੇ ॥੫॥	ਤਹਿੰ	ਤਹ ਅਸਲ ਵਿਚ "ਤਹਾਂ" ਦਾ ਛੋਟਾ ਰੂਪ ਹੈ ਤੇ ਇਸਦਾ "ਹਾਂ" ਬਿੰਦੇ ਸਹਿਤ ਉਠਦਾ ਹੈ।
ਸਾਚੀ ਲਿਵੈ ਬਿਨੁ, ਦੇਹ ਨਿਮਾਣੀ ॥		
ਦੇਹ ਨਿਮਾਣੀ, ਲਿਵੈ ਬਾਝੁ, ਕਿਆ ਕਰੇ ਵੇਚਾਰੀਆ ॥	ਬਾਝੁਂ	
ਤੁਧੁ ਬਾਝੁ, ਸਮਰਥ ਕੋਇ ਨਾਹੀ, ਕ੍ਰਿਪਾ ਕਰਿ, ਬਨਵਾਰੀਆ ॥	ਨਾਹੀਂ	
ਏਸ ਨਉ, ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ ॥	ਨਉਂ, ਥਾਉਂ, ਨਾਹੀਂ	
ਕਹੈ ਨਾਨਕੁ, ਲਿਵੈ ਬਾਝੁ, ਕਿਆ ਕਰੇ ਵੇਚਾਰੀਆ ॥੬॥	ਬਾਝੁਂ	
ਆਨੰਦੁ ਆਨੰਦੁ, ਸਭੁ ਕੌ ਕਹੈ, ਆਨੰਦੁ, ਗੁਰੂ ਤੇ ਜਾਣਿਆ ॥		
ਜਾਣਿਆ ਆਨੰਦੁ ਸਦਾ, ਗੁਰ ਤੇ, ਕ੍ਰਿਪਾ ਕਰੇ ਪਿਆਰਿਆ ॥		
ਕਰਿ ਕਿਰਪਾ, ਕਿਲਵਿਖ ਕਟੇ, ਗਿਆਨ ਅੰਜਨੁ ਸਾਰਿਆ ॥		
ਅੰਦਰਹੁ, ਜਿਨ ਕਾ ਮੋਹੁ ਤੁਟਾ, ਤਿਨ ਕਾ ਸਬਦੁ, ਸਚੈ ਸਵਾਰਿਆ ॥	ਅੰਦਰਹੁਂ, ਸ਼ਬਦ	
ਕਹੈ ਨਾਨਕੁ, ਏਹੁ ਅਨੰਦੁ ਹੈ, ਆਨੰਦੁ ਗੁਰ ਤੇ ਜਾਣਿਆ॥੭॥		
ਬਾਬਾ, ਜਿਸੁ ਤੂ ਦੇਹਿ, ਸੋਈ ਜਨੁ ਪਾਵੈ ॥	ਦੇਹਿੰ	
ਪਾਵੈ ਤ ਸੋ ਜਨੁ, ਦੇਹਿ ਜਿਸ ਨੋ, ਹੋਰਿ, ਕਿਆ ਕਰਹਿ ਵੇਚਾਰਿਆ ॥	ਦੇਹਿੰ, ਕਰਹਿੰ	1. ਦੇਹਿ - ਮਧਮ ਪੁਰਖ ਕਿਰਿਆ - ਦੇਵੇਂ 2. ਕਰਹਿ - ਅਨ ਪੁਰਖ ਬਹੁਵਚਨ ਕਿਰਿਆ
ਇਕਿ, ਭਰਮਿ ਕੂਲੇ, ਫਿਰਹਿ ਦਹਦਿਸਿ, ਇਕਿ, ਨਾਮਿ ਲਾਗਿ ਸਵਾਰਿਆ ॥	ਫਿਰਹਿੰ, ਦਹਦਿਸਿ	1. ਫਿਰਹਿ - ਅਨ ਪੁਰਖ ਬਹੁਵਚਨ ਕਿਰਿਆ 2. ਦਹਦਿਸਿ - ਦਸਾਂ ਦਿਸਾਵਾਂ ਵਿਚ

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਗੁਰਪਰਸਾਦੀ, ਮਨੁ ਭਇਆ ਨਿਰਮਲੁ, ਜਿਨਾ ਭਾਣਾ ਭਾਵਏ ॥	ਜਿਨਾਂ	ਜਿਨਾ ਭਾਣਾ ਭਾਵਏ - ਜਿਨਾਂ ਨੂੰ ਭਾਣਾ ਭਾਉਂਦਾ ਹੈ।
ਕਹੈ ਨਾਨਕੁ, ਜਿਸੁ ਦੇਹਿ ਪਿਆਰੇ, ਸੋਈ ਜਨੁ ਪਾਵਏ ॥੮॥	ਦੇਹਿਂ	ਦੇਹਿ - ਮਧਮ ਪੁਰਖ ਕਿਰਿਆ - ਦੇਵੇਂ
ਆਵਹੁ ਸੰਤ ਪਿਆਰਿਹੋ, ਅਕਥ ਕੀ ਕਰਹ ਕਹਾਣੀ ॥	ਕਰਹਾਂ	ਕਰਹ - ਉਤਮ ਪੁਰਖ ਬਹੁਵਚਨ ਕਿਰਿਆ - (ਆਪਾਂ) ਕਰੀਏ। ਉਚਾਰਨਾ ਨਾਸਕੀ।
ਕਰਹ ਕਹਾਣੀ ਅਕਥ ਕੇਰੀ, ਕਿਤੁ ਦੁਆਰੈ ਪਾਈਐ ॥	ਕਰਹਾਂ	ਕਰਹ - ਉਤਮ ਪੁਰਖ ਬਹੁਵਚਨ ਕਿਰਿਆ - (ਆਪਾਂ) ਕਰੀਏ। ਉਚਾਰਨਾ ਨਾਸਕੀ।
ਤਨੁ ਮਨੁ ਧਨੁ ਸਭੁ, ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ ॥	ਸਉਪਿ, ਮੰਨਿਐਂ	ਮੰਨਿਐ - ਮੰਨਣ ਕਰਕੇ।
ਹੁਕਮੁ ਮੰਨਿਹੁ, ਗੁਰੁ ਕੇਰਾ, ਗਾਵਹੁ ਸਚੀ ਬਾਣੀ ॥		
ਕਹੈ ਨਾਨਕੁ, ਸੁਣਹੁ ਸੰਤਹੁ, ਕਥਿਹੁ ਅਕਥ ਕਹਾਣੀ ॥੯॥		
ਏ ਮਨ ਚੰਚਲਾ, ਚਤੁਰਾਈ ਕਿਨੈ ਨ ਪਾਇਆ ॥		
ਚਤੁਰਾਈ ਨ ਪਾਇਆ ਕਿਨੈ, ਤੂ ਸੁਣਿ, ਮੰਨ ਮੇਰਿਆ ॥		
ਏਹ ਮਾਇਆ ਮੋਹਣੀ, ਜਿਨਿ ਏਤੁ ਭਰਮਿ ਭੁਲਾਇਆ ॥		
ਮਾਇਆ ਤ ਮੋਹਣੀ, ਤਿਨੈ ਕੀਤੀ, ਜਿਨਿ ਠਗਉਲੀ ਪਾਈਆ ॥		ਪਾਈਆ ਦਾ ਉਚਾਰਨ ਪਾਈਅਂ ਅਸੁਧ ਹੈ।
ਕੁਰਬਾਣੁ ਕੀਤਾ, ਤਿਸੈ ਵਿਟਹੁ, ਜਿਨਿ, ਮੋਹੁ ਮੀਠਾ ਲਾਇਆ ॥	ਵਿਟਹੁਂ	
ਕਹੈ ਨਾਨਕੁ, ਮਨ ਚੰਚਲ, ਚਤੁਰਾਈ ਕਿਨੈ ਨ ਪਾਇਆ ॥੧੦॥		
ਏ ਮਨ ਪਿਆਰਿਆ, ਤੂ ਸਦਾ ਸਚੁ ਸਮਾਲੇ ॥		
ਏਹੁ ਕੁਟੰਬੁ, ਤੂ ਜਿ ਦੇਖਦਾ, ਚਲੈ ਨਾਹੀ ਤੇਰੈ ਨਾਲੇ ॥	ਨਾਹੀਂ	
ਸਾਥਿ ਤੇਰੈ ਚਲੈ ਨਾਹੀ, ਤਿਸੁ ਨਾਲਿ, ਕਿਉ ਚਿਤੁ ਲਾਈਐ ॥	ਨਾਹੀਂ, ਕਿਉਂ	
ਐਸਾ ਕੰਮੁ ਮੂਲੇ ਨ ਕੀਚੈ, ਜਿਤੁ, ਅੰਤਿ ਪਛੋਤਾਈਐ ॥		
ਸਤਿਗੁਰੁ ਕਾ ਉਪਦੇਸੁ ਸੁਣਿ ਤੂ, ਹੋਵੈ ਤੇਰੈ ਨਾਲੇ ॥	ਉਪਦੇਸ਼	ਇਸ ਪੰਕਤੀ ਤੋਂ ਸਿਧ ਹੁੰਦਾ ਹੈ ਕਿ ਨਾਮ ਰੂਪੀ ਉਪਦੇਸ਼ ਸੁਣਿਆ ਹੋਇਆ ਨਾਲ ਰਹਿੰਦਾ ਹੈ।
ਕਹੈ ਨਾਨਕੁ, ਮਨ ਪਿਆਰੇ, ਤੂ ਸਦਾ ਸਚੁ ਸਮਾਲੇ ॥੧੧॥		
ਅਗਮ ਅਗੋਚਰਾ, ਤੇਰਾ ਅੰਤੁ ਨ ਪਾਇਆ ॥		
ਅੰਤੋ ਨ ਪਾਇਆ ਕਿਨੈ ਤੇਰਾ, ਆਪਣਾ ਆਪੁ, ਤੂ ਜਾਣਹੇ ॥	ਜਾਣਹੇਂ	ਤੂ ਜਾਣਹੇ - ਤੂੰ ਜਾਣਦਾ ਹੈਂ - ਮਧਮ ਪੁਰਖ ਕਿਰਿਆ।
ਜੀਅ ਜੰਤ ਸਭਿ, ਖੇਲੁ ਤੇਰਾ, ਕਿਆ ਕੋ ਆਖਿ ਵਖਾਣਏ ॥		"ਸਭਿ" ਦਾ ਸੰਬੰਧ "ਖੇਲੁ" ਨਾਲ ਨਹੀਂ ਹੈ ਬਲਕਿ "ਜੀਅ ਜੰਤ" ਨਾਲ ਹੈ। ਸੋ ਬਿਸ਼ਰਾਮ "ਸਭਿ" ਤੇ ਹੈ।

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੇ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਆਖਹਿ ਤ ਵੇਖਹਿ ਸਭੁ ਤੂ ਹੈ, ਜਿਨਿ ਜਗਤੁ ਉਪਾਇਆ ॥	ਆਖਹਿਂ, ਤਂ, ਵੇਖਹਿਂ	ਦੋਵੇਂ ਸ਼ਬਦ ਅਨਪੁਰਖ ਬਹੁਵਚਨ ਕਿਰਿਆ ਸ਼ਬਦ ਹਨ।
ਕਹੈ ਨਾਨਕੁ, ਤੂ ਸਦਾ ਅਗੰਮੁ ਹੈ, ਤੇਰਾ ਅੰਤੁ ਨ ਪਾਇਆ ॥੧੨॥	ਹੈਂ	
ਸੁਰਿਨਰ, ਮੁਨਿਜਨ ਅੰਮ੍ਰਿਤੁ ਖੋਜਦੇ, ਸੁ ਅੰਮ੍ਰਿਤੁ, ਗੁਰ ਤੇ ਪਾਇਆ ॥		
ਪਾਇਆ ਅੰਮ੍ਰਿਤੁ, ਗੁਰਿ ਕ੍ਰਿਪਾ ਕੀਨੀ, ਸਚਾ ਮਨਿ ਵਸਾਇਆ ॥		
ਜੀਅ ਜੰਤ ਸਭਿ, ਤੁਧੁ ਉਪਾਏ, ਇਕਿ, ਵੇਖਿ ਪਰਸਣਿ ਆਇਆ ॥		"ਸਭਿ" ਦਾ ਸੰਬੰਧ "ਤੁਧੁ" ਨਾਲ ਨਹੀਂ ਹੈ ਬਲਕਿ "ਜੀਅ ਜੰਤ" ਨਾਲ ਹੈ। ਸੋ ਬਿਸ਼ਰਾਮ "ਸਭਿ" ਤੇ ਹੈ।
ਲਬੁ, ਲੋਭੁ, ਅਹੰਕਾਰੁ ਚੂਕਾ, ਸਤਿਗੁਰੂ ਭਲਾ ਭਾਇਆ ॥		ਭਲਾ ਦਾ ਉਚਾਰਨ "ਭੱਲਾ" ਨਹੀਂ ਹੈ।
ਕਹੈ ਨਾਨਕੁ, ਜਿਸ ਨੋ ਆਪਿ ਤੁਠਾ, ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥	ਤੁਠਾ	
ਭਗਤਾ ਕੀ ਚਾਲ ਨਿਰਾਲੀ ॥	ਭਗਤਾਂ	
ਚਾਲਾ ਨਿਰਾਲੀ, ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ ॥	ਭਗਤਾਂਹ	
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ, ਬਹੁਤੁ ਨਾਹੀ ਬੋਲਣਾ ॥	ਤ੍ਰਿਸਨਾ, ਨਾਹੀਂ	
ਖੰਨਿਅਹੁ ਤਿਥੀ, ਵਾਲਹੁ ਨਿਕੀ, ਏਤੁ ਮਾਰਗਿ ਜਾਣਾ ॥	ਖੰਨਿਅਹੁਂ, ਵਾਲਹੁਂ	
ਗੁਰ ਪਰਸਾਦੀ, ਜਿਨੀ ਆਪੁ ਤਜਿਆ, ਹਰਿ ਵਾਸਨਾ ਸਮਾਣੀ ॥	ਜਿਨੀਂ, ਵਾਸਨਾ	
ਕਹੈ ਨਾਨਕੁ, ਚਾਲ ਭਗਤਾ, ਜੁਗਹੁ ਸੁਗੁ ਨਿਰਾਲੀ ॥੧੪॥	ਭਗਤਾਂ, ਜੁਗਹੁਂ	
ਜਿਉ ਤੂ ਚਲਾਇਹਿ, ਤਿਵ ਚਲਹ, ਸੁਆਮੀ, ਹੋਰੁ ਕਿਆ ਜਾਣਾ ਗੁਣ ਤੇਰੇ ॥	ਚਲਾਇਹਿਂ, ਚਲਹਂ	ਚਲਾਇਹਿ - ਤੂੰ ਚਲਾਉਂਦਾ ਹੈ; ਚਲਹ - ਅਸੀਂ ਚਲਦੇ ਹਾਂ।
ਜਿਵ ਤੂ ਚਲਾਇਹਿ, ਤਿਵੈ ਚਲਹ, ਜਿਨਾ ਮਾਰਗਿ ਪਾਵਹੇ ॥	ਚਲਾਇਹਿਂ, ਚਲਹਂ, ਜਿਨਾਂ, ਪਾਵਹੇਂ	ਚਲਾਇਹਿ - ਤੂੰ ਚਲਾਉਂਦਾ ਹੈ; ਚਲਹ - ਅਸੀਂ ਚਲਦੇ ਹਾਂ; ਜਿਨਾ - ਜਿਨਾਂ ਨੂੰ; ਪਾਵਹੇ - ਪਾਉਂਦਾ ਹੈਂ।
ਕਰਿ ਕਿਰਪਾ, ਜਿਨ ਨਾਮਿ ਲਾਇਹਿ, ਸਿ, ਹਰਿ ਹਰਿ ਸਦਾ ਧਿਆਵਹੇ ॥	ਲਾਇਹਿਂ, ਧਿਆਵਹੇਂ	ਲਾਇਹਿ - ਲਾਉਂਦਾ ਹੈਂ, ਧਿਆਵਹੇ - ਧਿਆਉਂਦੇ ਹਨ।
ਜਿਸਨੋ ਕਥਾ ਸੁਣਾਇਹਿ ਆਪਣੀ, ਸਿ, ਗੁਰਦੁਆਰੈ ਸੁਖੁ ਪਾਵਹੇ ॥	ਸੁਣਾਇਹਿਂ, ਪਾਵਹੇਂ	ਸੁਣਾਇਹਿ - ਸੁਣਾਉਂਦਾ ਹੈਂ; ਪਾਵਹੇ - ਪਾਉਂਦੇ ਹਨ।
ਕਹੈ ਨਾਨਕੁ, ਸਚੇ ਸਾਹਿਬ, ਜਿਉ ਭਾਵੈ, ਤਿਵੈ ਚਲਾਵਹੇ ॥੧੫॥	ਤਿਵੈਂ, ਚਲਾਵਹੇਂ	ਚਲਾਵਹੇ ਚਲਾਉਂਦਾ ਹੈਂ।
ਏਹੁ ਸੋਹਿਲਾ ਸ਼ਬਦੁ ਸੁਹਾਵਾ ॥	ਸ਼ਬਦ	
ਸ਼ਬਦੇ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ॥	ਸ਼ਬਦੇ	
ਏਹੁ ਤਿਨ ਕੈ ਮੰਨਿ ਵਸਿਆ, ਜਿਨ ਧੁਰਹੁ ਲਿਖਿਆ ਆਇਆ ॥	ਧੁਰਹੁਂ	ਧੁਰਹੁ - ਧੁਰ ਤੋਂ

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਇਕਿ ਫਿਰਹਿ ਘਨੇਰੇ, ਕਰਹਿ ਗਲਾ, ਗਲੀ, ਕਿਨੈ ਨ ਪਾਇਆ ॥	ਫਿਰਹਿੰ, ਕਰਹਿੰ, ਗਲਾਂ ਗਲੀਂ	ਫਿਰਹਿ - ਫਿਰਦੇ ਹਨ; ਕਰਹਿ - ਕਰਦੇ ਹਨ; ਗਲੀਂ - ਗਲਾਂ ਕਰਕੇ ਜਾਂ ਗਲਾਂ ਰਾਹੀਂ।
ਕਹੈ ਨਾਨਕੁ, ਸਬਦੁ ਸੋਹਿਲਾ, ਸਤਿਗੁਰੂ ਸੁਣਾਇਆ ॥੧੯॥	ਸ਼ਬਦ	
ਪਵਿਤੁ ਹੋਏ ਸੇ ਜਨਾ, ਜਿਨੀ ਹਰਿ ਧਿਆਇਆ ॥	ਜਿਨੀਂ	
ਹਰਿ ਧਿਆਇਆ, ਪਵਿਤੁ ਹੋਏ, ਗੁਰਮੁਖਿ ਜਿਨੀ ਧਿਆਇਆ ॥		
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿਤੁ ਸੰਗਤਿ ਸਬਾਈਆ ॥	ਸਿਉਂ	
ਕਹਦੇ ਪਵਿਤੁ, ਸੁਣਦੇ ਪਵਿਤੁ, ਸੇ ਪਵਿਤੁ, ਜਿਨੀ ਮੰਨਿ ਵਸਾਇਆ ॥	ਕਹਦੇ	
ਕਹੈ ਨਾਨਕੁ, ਸੇ ਪਵਿਤੁ, ਜਿਨੀ, ਗੁਰਮੁਖਿ ਹਰਿ ਹਰਿ ਧਿਆਇਆ ॥੧੭॥	ਜਿਨੀਂ	ਜਿਨੀ, ਗੁਰਮੁਖਿ ਹਰਿ ਹਰਿ ਧਿਆਇਆ - ਜਿਨ੍ਹਾਂ ਨੇ ਗੁਰੂ ਰਾਹੀਂ ਨਾਮ ਧਿਆਇਆ। 'ਜਿਨੀ ਗੁਰਮੁਖਿ' ਪਾਠ ਨਹੀਂ ਉਠਾਉਣਾ ਕਿਉਂਕਿ ਇਥੇ ਪੰਕਤੀ ਦਾ ਭਾਵ ਇਹ ਨਹੀਂ ਕਿ ਜਿਨ੍ਹਾਂ ਗੁਰਮੁਖਾਂ ਨੇ ਹਰਿ ਹਰਿ ਧਿਆਇਆ। 'ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ' ਤੋਂ ਇਹ ਸੰਕਾ ਉਪਜਦੀ ਹੈ ਕਿ ਕਈ ਅਜਿਹੇ ਵੀ ਗੁਰਮੁਖ ਹੋਣਗੇ ਜੋ ਨਾਮ ਨਹੀਂ ਜਪਦੇ।
ਕਰਮੀ, ਸਹਜੁ ਨ ਉਪਜੈ, ਵਿਣੁ ਸਹਜੈ, ਸਹਸਾ ਨ ਜਾਇ ॥	ਕਰਮੀਂ	ਕਰਮੀ - ਕਰਮਾਂ ਰਾਹੀਂ। - ਸਹਜ ਅਵਸਥਾ ਕਰਮਾਂ ਨਾਲ ਨਹੀਂ ਆਉਂਦੀ ਤੇ ਸਹਜ ਬਗੈਰ ਸੰਸਾ ਨਹੀਂ ਜਾਂਦਾ।
ਨਹ ਜਾਇ ਸਹਸਾ, ਕਿਤੈ ਸੰਜਮਿ, ਰਹੇ ਕਰਮ ਕਮਾਏ ॥		
ਸਹਸੈ, ਜੀਉ ਮਲੀਣੁ ਹੈ, ਕਿਤੁ ਸੰਜਮਿ, ਧੋਤਾ ਜਾਏ ॥		ਸੰਸੇ (ਦੁਬਿਧਾ) ਕਰਕੇ ਜੀਵ ਮੈਲਾ ਹੈ ਤਾਂ ਤੇ ਇਹ ਕਿਵੇਂ ਧੋਤਾ ਜਾਵੇ।
ਮੰਨੁ ਧੋਵਹੁ, ਸਬਦਿ ਲਾਗਹੁ, ਹਰਿ ਸਿਉ ਰਹਹੁ ਚਿਤੁ ਲਾਇ ॥	ਸ਼ਬਦਿ, ਸਿਉਂ	ਸ਼ਬਦਿ ਵਿਚ ਲਗਿਆਂ ਭਾਵ ਸ਼ਬਦ ਜਪਿਆਂ ਮਨ ਧੋਤਾ ਜਾਂਦਾ ਹੈ।
ਕਹੈ ਨਾਨਕੁ, ਗੁਰ ਪਰਸਾਦੀ, ਸਹਜੁ ਉਪਜੈ, ਇਹੁ ਸਹਸਾ, ਇਵ ਜਾਇ ॥੧੮॥		ਸ਼ਬਦ ਵਿਚ ਲਗਣ ਤੋਂ ਬਾਅਦ ਵੀ ਗੁਰਪਰਸਾਦੀ ਸਹਜ ਅਵਸਥਾ ਉਪਜਦੀ ਹੈ ਤੇ ਫੇਰ ਸੰਸਾ ਮਰਦਾ ਹੈ।
ਜੀਅਹੁ ਮੈਲੇ, ਬਾਹਰਹੁ ਨਿਰਮਲ ॥	ਜੀਅਹੁੰ, ਬਾਹਰਹੁੰ	
ਬਾਹਰਹੁ ਨਿਰਮਲ, ਜੀਅਹੁ ਤ ਮੈਲੇ, ਤਿਨੀ ਜਨਮੁ ਜੂਐ ਹਾਰਿਆ ॥	ਜੀਅਹੁੰ, ਬਾਹਰਹੁੰ, ਤਿਨੀਂ	

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਏਹ ਤਿਸਨਾ, ਵਡਾ ਰੋਗ ਲਗਾ, ਮਰਣੁ ਮਨਹੁ ਵਿਸਾਰਿਆ ॥	ਤਿਸਨਾ, ਮਨਹੁੰ	ਇਸ ਪੰਕਤੀ ਤੋਂ ਸਿਧ ਹੈ ਕਿ ਤਿਸਨਾ ਦਾ ਵਡਾ ਰੋਗ ਤਾਂ ਲਗਦਾ ਹੈ ਜਦੋਂ ਮਨੋਂ ਮਰਣਾ ਵਿਸਾਰ ਦਿਤਾ ਜਾਂਦਾ ਹੈ।
ਵੇਦਾ ਮਹਿ, ਨਾਮੁ ਉਤਮੁ ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ ॥	ਸੁਣਹਿੰ, ਨਾਹੀਂ, ਫਿਰਹਿੰ, ਜਿਉਂ	ਪੰਕਤੀ ਦਾ ਅਨਵੈ: ਨਾਮ ਉਤਮ ਹੈ ਸੋ ਸੁਣਦੇ ਨਹੀਂ, ਵੇਦਾਂ ਮਹਿ ਬੇਤਾਲਿਆਂ (ਭੁਤਨਿਆਂ) ਵਾਂਗ ਫਿਰਦੇ ਹਨ।
ਕਹੈ ਨਾਨਕੁ, ਜਿਨ ਸਚੁ ਤਜਿਆ, ਕੂੜੇ ਲਾਗੇ, ਤਿਨੀ ਜਨਮੁ ਜੂਐ ਹਾਰਿਆ ॥੧੯॥	ਤਿਨੀਂ	
ਜੀਅਹੁ ਨਿਰਮਲ, ਬਾਹਰਹੁ ਨਿਰਮਲ ॥	ਜੀਅਹੁੰ, ਬਾਹਰਹੁੰ	
ਬਾਹਰਹੁ ਤ ਨਿਰਮਲ, ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ ॥	ਜੀਅਹੁੰ, ਬਾਹਰਹੁੰ	
ਕੂੜ ਕੀ ਸੋਇ ਪਹੁੰਚੈ ਨਾਹੀ, ਮਨਸਾ ਸਚਿ ਸਮਾਣੀ ॥	ਪਹੁੰਚੈ, ਨਾਹੀਂ, ਮਨਸਾ	ਨਿਰਮਲ ਉਹ ਹਨ ਜਿਨ੍ਹਾਂ ਤਾਂਈਂ ਕੂੜ ਦੀ ਖਬਰ ਵੀ ਨਹੀਂ ਪਹੁੰਚਦੀ ਤੇ ਉਹਨਾਂ ਦੀ ਮਨਸਾ ਕੇਵਲ ਸਚਿ (ਭਾਵ ਨਾਮ ਵਿਚ) ਵਿਚ ਸਮਾਏ ਰਹਿਣ ਦੀ ਹੁੰਦੀ ਹੈ।
ਜਨਮੁ ਰਤਨੁ ਜਿਨੀ ਖਟਿਆ, ਭਲੇ ਸੇ ਵਣਜਾਰੇ ॥	ਜਿਨੀਂ	
ਕਹੈ ਨਾਨਕੁ, ਜਿਨ ਮੰਨੁ ਨਿਰਮਲੁ, ਸਦਾ ਰਹਹਿ, ਗੁਰ ਨਾਲੇ ॥੨੦॥	ਰਹਹਿੰ	
ਜੇ ਕੋ ਸਿਖੁ, ਗੁਰੂ ਸੇਤੀ, ਸਨਮੁਖੁ ਹੋਵੈ ॥		
ਹੋਵੈ ਤ ਸਨਮੁਖੁ, ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੇ ॥	ਜੀਅਹੁੰ	
ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ ॥		
ਆਪੁ ਛੱਡਿ, ਸਦਾ ਰਹੈ ਪਰਣੈ, ਗੁਰ ਬਿਨੁ, ਅਵਰੁ ਨ ਜਾਣੈ ਕੋਏ॥		ਸਨਮੁਖ ਉਹ ਹੈ ਜੋ ਗੁਰੂ ਬਿਨਾ ਹੋਰ ਕਿਸੇ ਨੂੰ ਨਾ ਮੰਨੇ।
ਕਹੈ ਨਾਨਕੁ, ਸੁਣਹੁ ਸੰਤਹੁ, ਸੋ ਸਿਖੁ ਸਨਮੁਖੁ ਹੋਏ ॥੨੧॥		
ਜੇ ਕੋ, ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ, ਮੁਕਤਿ ਨ ਪਾਵੈ ॥		
ਪਾਵੈ ਮੁਕਤਿ ਨ ਹੋਰ ਥੈ ਕੋਈ, ਪੁਛਹੁ ਬਿਬੇਕੀਆ ਜਾਏ ॥	ਥੈੰ, ਬਿਬੇਕੀਆਂ	
ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ, ਮੁਕਤਿ ਨ ਪਾਏ ॥		
ਫਿਰਿ, ਮੁਕਤਿ ਪਾਏ, ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ ॥	ਸ਼ਬਦ	
ਕਹੈ ਨਾਨਕੁ, ਵੀਚਾਰਿ ਦੇਖਹੁ, ਵਿਣੁ ਸਤਿਗੁਰ, ਮੁਕਤਿ ਨ ਪਾਏ ॥੨੨॥		
ਆਵੁ ਸਿਖ ਸਤਿਗੁਰੂ ਕੇ ਪਿਆਰਿਹੋ, ਗਾਵੁ ਸਚੀ ਬਾਣੀ ॥		

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਬਾਣੀ ਤ ਗਾਵਹੁ, ਗੁਰੂ ਕੇਗੀ, ਬਾਣੀਆ ਸਿਰਿ ਬਾਣੀ ॥	ਬਾਣੀਅਂ	ਗੁਰੂ ਕੀ ਬਾਣੀ ਸਭ ਬਾਣੀਅਂ ਤੋਂ ਉਚੀ ਹੈ।
ਜਿਨ ਕਉ, ਨਦਰਿ ਕਰਮੁ ਹੋਵੈ, ਹਿਰਦੈ ਤਿਨਾ ਸਮਾਣੀ ॥	ਤਿਨਾਂ	
ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ, ਜਪਿਹੁ ਸਾਰਿਗਪਾਣੀ ॥	ਸਾਰਿੰਗਪਾਣੀ	
ਕਹੈ ਨਾਨਕੁ, ਸਦਾ ਗਾਵਹੁ, ਏਹ ਸਚੀ ਬਾਣੀ ॥੨੩॥		
ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥		ਸਤਿਗੁਰ ਦੀ ਬਾਣੀ ਤੋਂ ਬਗੈਰ ਹੋਰ ਬਾਣੀ ਕਚੀ ਹੈ।
ਬਾਣੀ ਤ ਕਚੀ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥	ਬਾਝਹੁਂ	
ਕਹਦੇ ਕਚੇ, ਸੁਣਦੇ ਕਚੇ, ਕਚੀ ਆਖਿ ਵਖਾਣੀ ॥	ਕਹਦੇ	
ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ ॥	ਕਰਹਿੰ	
ਚਿਤੁ ਜਿਨ ਕਾ, ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ ॥		
ਕਹੈ ਨਾਨਕੁ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥੨੪॥	ਬਾਝਹੁਂ	
ਗੁਰ ਕਾ ਸਬਦੁ ਰਤੰਨੁ ਹੈ, ਹੀਰੇ ਜਿਤੁ ਜੜਾਉ ॥	ਸ਼ਬਦੁ	
ਸਬਦੁ ਰਤਨੁ ਜਿਤੁ ਮੰਨੁ ਲਾਗਾ, ਏਹੁ ਹੋਆ ਸਮਾਉ ॥	ਸ਼ਬਦੁ	
ਸਬਦ ਸੇਤੀ ਮਨੁ ਮਿਲਿਆ, ਸਚੈ ਲਾਇਆ ਭਾਉ ॥	ਸ਼ਬਦ	
ਆਪੇ ਹੀਰਾ, ਰਤਨੁ ਆਪੇ, ਜਿਸ ਨੋ ਦੇਇ ਬੁਝਾਇ ॥		
ਕਹੈ ਨਾਨਕੁ, ਸਬਦੁ ਰਤਨੁ ਹੈ, ਹੀਰਾ ਜਿਤੁ ਜੜਾਉ ॥੨੫॥	ਸ਼ਬਦ	
ਸਿਵ ਸਕਤਿ ਆਪਿ ਉਪਾਇ ਕੈ, ਕਰਤਾ ਆਪੇ ਹੁਕਮੁ ਵਰਤਾਏ ॥	ਸਿਵ, ਸ਼ਕਤਿ	ਸਿਵ ਦਾ ਭਾਵ ਜੀਵ ਤੇ ਸ਼ਕਤਿ ਦਾ ਭਾਵ ਮਾਇਆ ਹੈ।
ਹੁਕਮੁ ਵਰਤਾਏ, ਆਪਿ ਵੇਖੈ, ਗੁਰਮੁਖਿ, ਕਿਸੈ ਬੁਝਾਏ ॥		ਗੁਰਮੁਖਿ ਦਾ ਭਾਵ ਇਥੇ ਗੁਰਸਿਖ ਨਹੀਂ ਬਲਕਿ ਗੁਰੂ ਦੁਆਰਾ ਦਾ ਹੈ। ਜੇਕਰ ਗੁਰਮੁਖਿ ਦਾ ਭਾਵ ਗੁਰਸਿਖ ਕਰੀਏ ਤਾਂ ਫੇਰ ਭਾਵ ਨਿਕਲੇਗਾ ਕਿ ਕਿਸੇ ਕਿਸੇ ਗੁਰਮੁਖਿ ਨੂੰ ਹੀ ਉਹ ਹੁਕਮ ਬੁਝਾਉਂਦਾ ਹੈ ਪਰ ਇਹ ਠੀਕ ਨਹੀਂ ਕਿਉਂਕਿ ਉਹ ਗੁਰਮੁਖਿ ਨੂੰ ਜ਼ਰੂਰ ਬੁਝਾ ਦਿੰਦਾ ਹੈ।
ਤੌੜੇ ਬੰਧਨ, ਹੋਵੈ ਮੁਕਤੁ, ਸਬਦੁ ਮੰਨਿ ਵਸਾਏ ॥	ਸ਼ਬਦ	
ਗੁਰਮੁਖਿ ਜਿਸ ਨੋ ਆਪਿ ਕਰੇ, ਸੁ ਹੋਵੈ, ਏਕਸ ਸਿਉ ਲਿਵ ਲਾਏ ॥		ਇਥੇ ਗੁਰਮੁਖਿ ਦਾ ਭਾਵ ਗੁਰਸਿਖ ਹੈ।
ਕਹੈ ਨਾਨਕੁ, ਆਪਿ ਕਰਤਾ, ਆਪੇ ਹੁਕਮੁ ਬੁਝਾਏ ॥੨੬॥		
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ, ਤੱਤੈ ਸਾਰ ਨ ਜਾਣੀ ॥	ਸਾਸਤ੍ਰ	

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਤਤੈ ਸਾਰ ਨ ਜਾਣੀ, ਗੁਰੂ ਬਾਝਹੁ, ਤਤੈ ਸਾਰ ਨ ਜਾਣੀ ॥	ਤਤੈ, ਬਾਝਹੁੰ	
ਤਿਹੀਂ ਗੁਣੀ, ਸੰਸਾਰੁ ਭ੍ਰਮਿ ਸੁਤਾ, ਸੁਤਿਆ ਰੈਣਿ ਵਿਹਾਣੀ ॥	ਤਿਹੀਂ, ਸੁਤਿਆਂ	ਤਿਹੀਂ ਗੁਣੀ - ਤਿਨਾਂ ਗੁਣਾਂ ਵਿਚ ਹੀ।
ਗੁਰ ਕਿਰਪਾ ਤੇ, ਸੇ ਜਨ ਜਾਗੇ, ਜਿਨਾ ਹਰਿ ਮਨਿ ਵਸਿਆ, ਬੋਲਹਿ ਅੰਮ੍ਰਿਤ ਬਾਣੀ ॥	ਜਿਨਾਂ, ਬੋਲਹਿਂ	
ਕਹੈ ਨਾਨਕੁ, ਸੌ ਤੜੁ ਪਾਏ, ਜਿਸਨੋ ਅਨਦਿਨੁ ਹਰਿ ਲਿਵ ਲਾਗੈ, ਜਾਗਤ ਰੈਣਿ ਵਿਹਾਣੀ ॥੨੭॥		
ਮਾਤਾ ਕੇ ਉਦਰ ਮਹਿ, ਪ੍ਰਤਿਪਾਲ ਕਰੇ, ਸੌ, ਕਿਉ ਮਨਹੁ ਵਿਸਾਰੀਐ ॥	ਕਿਉਂ, ਮਨਹੁੰ	
ਮਨਹੁ, ਕਿਉ ਵਿਸਾਰੀਐ ਏਵੱਡੁ ਦਾਤਾ, ਜਿ ਅਗਨਿ ਮਹਿ, ਆਹਾਰੁ ਪਹੁੰਚਾਵਦੇ ॥	ਮਨਹੁੰ, ਕਿਉਂ, ਪਹੁੰਚਾਵਦੇ	
ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਅਪਣੀ ਲਿਵ ਲਾਵਦੇ ॥		
ਅਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ ॥		
ਕਹੈ ਨਾਨਕੁ, ਏਵੱਡੁ ਦਾਤਾ, ਸੌ, ਕਿਉ ਮਨਹੁ ਵਿਸਾਰੀਐ ॥੨੮॥	ਕਿਉਂ, ਮਨਹੁੰ	
ਜੈਸੀ ਅਗਨਿ ਉਦਰ ਮਹਿ, ਤੈਸੀ ਬਾਹਰਿ ਮਾਇਆ ॥		
ਮਾਇਆ ਅਗਨਿ ਸਭ ਇਕੋ ਜੇਹੀ, ਕਰਤੈ ਖੇਲੁ ਰਚਾਇਆ ॥		
ਜਾ ਤਿਸੁ ਭਾਣਾ, ਤਾ ਜੰਮਿਆ, ਪਰਵਾਰਿ ਭਲਾ ਭਾਇਆ ॥	ਜਾਂ, ਤਾਂ	ਜਾ - ਜਦੋਂ; ਤਾਂ - ਤਦੋਂ
ਲਿਵ ਛੁੜਕੀ, ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ ॥	ਤ੍ਰਿਸਨਾ	
ਏਹ ਮਾਇਆ, ਜਿਤੁ ਹਰਿ ਵਿਸਰੈ, ਮੌਹੁ ਉਪਜੈ, ਭਾਉ ਦੂਜਾ ਲਾਇਆ ॥		
ਕਹੈ ਨਾਨਕੁ, ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ ॥੨੯॥	ਜਿਨਾਂ, ਤਿਨੀਂ	
ਹਰਿ ਆਪਿ ਅਮੁਲਕੁ ਹੈ, ਮੁਲਿ ਨ ਪਾਇਆ ਜਾਇ ॥		
ਮੁਲਿ ਨ ਪਾਇਆ ਜਾਇ, ਕਿਸੈ ਵਿਟਹੁ, ਰਹੇ ਲੋਕ ਵਿਲਲਾਇ ॥	ਵਿਟਹੁੰ	
ਐਸਾ ਸਤਿਗੁਰੁ ਜੇ ਮਿਲੈ, ਤਿਸ ਨੋ ਸਿਰੁ ਸਉਪੀਐ, ਵਿਚਹੁ ਆਪੁ ਜਾਇ ॥	ਸਉਪੀਐ, ਵਿਚਹੁੰ	
ਜਿਸ ਦਾ ਜੀਉ, ਤਿਸੁ ਮਿਲਿ ਰਹੈ, ਹਰਿ ਵਸੈ ਮਨਿ ਆਇ ॥		
ਹਰਿ ਆਪਿ ਅਮੁਲਕੁ ਹੈ, ਭਾਗ ਤਿਨਾ ਕੇ, ਨਾਨਕਾ, ਜਿਨ ਹਰਿ ਪਲੈ ਪਾਇ ॥੩੦॥	ਤਿਨਾਂ	
ਹਰਿ ਰਾਸਿ ਮੇਰੀ, ਮਨੁ ਵਣਜਾਰਾ ॥		
ਹਰਿ ਰਾਸਿ ਮੇਰੀ, ਮਨੁ ਵਣਜਾਰਾ, ਸਤਿਗੁਰ ਤੇ ਰਾਸਿ ਜਾਣੀ ॥		
ਹਰਿ ਹਰਿ ਨਿਤ ਜਪਿਹੁ ਜੀਅਹੁ, ਲਾਹਾ ਖਟਿਹੁ ਦਿਹਾੜੀ ॥	ਜੀਅਹੁੰ	
ਏਹੁ ਧਨੁ ਤਿਨਾ ਮਿਲਿਆ, ਜਿਨ ਹਰਿ ਆਪੇ ਭਾਣਾ ॥	ਤਿਨਾਂ	
ਕਹੈ ਨਾਨਕੁ, ਹਰਿ ਰਾਸਿ ਮੇਰੀ, ਮਨੁ ਹੋਆ ਵਣਜਾਰਾ ॥੩੧॥		
ਏ ਰਸਨਾ, ਤੂ ਅਨ ਰਸਿ ਰਾਚਿ ਰਹੀ, ਤੇਰੀ ਪਿਆਸ ਨ ਜਾਇ ॥		

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਪਿਆਸ ਨ ਜਾਇ ਹੋਰਤੁ ਕਿਤੈ, ਜਿਚਰੁ, ਹਰਿ ਰਸੁ ਪਲੈ ਨ ਪਾਇ ॥		
ਹਰਿ ਰਸੁ ਪਾਇ ਪਲੈ, ਪੀਐ ਹਰਿ ਰਸੁ, ਬਹੁੜਿ, ਨ ਤਿਸਨਾ ਲਾਗੈ ਆਇ ॥	ਤਿਸਨਾ	"ਨ" ਨੂੰ "ਬਹੁੜਿ" ਨਾਲ ਨਹੀਂ ਉਠਾਉਣਾ। ਇਸ ਦਾ ਸੰਬੰਧ "ਲਾਗੈ ਆਇ" ਨਾਲ ਹੈ।
ਏਹੁ ਹਰਿ ਰਸੁ ਕਰਮੀ ਪਾਈਐ, ਸਤਿਗੁਰੁ ਮਿਲੈ ਜਿਸੁ ਆਇ ॥	ਕਰਮੀਂ	
ਕਹੈ ਨਾਨਕੁ, ਹੋਰਿ ਅਨ ਰਸ ਸਭਿ ਵੀਸਰੇ, ਜਾ, ਹਰਿ ਵਸੈ ਮਨਿ ਆਇ ॥੩੨॥	ਵੀਸਰੇਂ, ਜਾਂ	ਵੀਸਰੇ - ਵਿਸਰ ਜਾਂਦੇ ਹਨ, ਕਦੋਂ? ਜਦੋਂ ਹਰੀ ਮਨ ਵਿਚ ਆ ਵੱਸਦਾ ਹੈ।
ਏ ਸਰੀਰਾ ਮੇਰਿਆ, ਹਰਿ ਤੁਮ ਮਹਿ ਜੋਤਿ ਰਖੀ, ਤਾ, ਤੂ ਜਗ ਮਹਿ ਆਇਆ ॥	ਤਾਂ	
ਹਰਿ ਜੋਤਿ ਰਖੀ ਤੁਧੁ ਵਿਚਿ, ਤਾ, ਤੂ ਜਗ ਮਹਿ ਆਇਆ ॥	ਤਾਂ	
ਹਰਿ ਆਪੇ ਮਾਤਾ, ਆਪੇ ਪਿਤਾ, ਜਿਨਿ ਜੀਉ ਉਪਾਇ, ਜਗਤੁ ਦਿਖਾਇਆ ॥		
ਗੁਰ ਪਰਸਾਦੀ ਬੁਝਿਆ, ਤਾ ਚਲਤੁ ਹੋਆ, ਚਲਤੁ ਨਦਰੀ ਆਇਆ ॥	ਤਾਂ, ਚਲੱਤ, ਚਲੱਤ	ਚਲਤ - ਕੌਤਕ, ਚਮਤਕਾਰ।
ਕਹੈ ਨਾਨਕੁ, ਸਿਸਟਿ ਕਾ ਮੂਲੁ ਰਚਿਆ, ਜੋਤਿ ਰਾਖੀ, ਤਾ, ਤੂ ਜਗ ਮਹਿ ਆਇਆ ॥੩੩॥	ਸਿਸਟਿ, ਤਾਂ	
ਮਨਿ ਚਾਉ ਭਇਆ, ਪ੍ਰਤਿ ਆਗਾਮੁ ਸੁਣਿਆ ॥		
ਹਰਿ ਮੰਗਲੁ ਗਾਉ, ਸਖੀ, ਗਿਹੁ ਮੰਦਰੁ ਬਣਿਆ ॥		
ਹਰਿ ਗਾਉ ਮੰਗਲੁ ਨਿਤ, ਸਖੀਏ, ਸੋਗੁ ਦੂਖੁ ਨ ਵਿਆਪਏ ॥		
ਗੁਰ ਚਰਨ ਲਾਗੇ, ਦਿਨ ਸਭਾਗੇ, ਆਪਣਾ ਪਿਰੁ ਜਾਪਏ ॥		
ਅਨਹਤ ਬਾਣੀ, ਗੁਰ ਸਬਦਿ ਜਾਣੀ, ਹਰਿ ਨਾਮੁ ਹਰਿ ਰਸੁ ਭੋਗੇ ॥	ਸ਼ਬਦਿ	
ਕਹੈ ਨਾਨਕੁ, ਪ੍ਰਭੁ ਆਪਿ ਮਿਲਿਆ, ਕਰਣ ਕਾਰਣ ਜੋਗੇ ॥੩੪॥		
ਏ ਸਰੀਰਾ ਮੇਰਿਆ, ਇਸੁ ਜਗ ਮਹਿ ਆਇ ਕੈ, ਕਿਆ, ਤੁਧੁ ਕਰਮ ਕਮਾਇਆ ॥		
ਕਿ ਕਰਮ ਕਮਾਇਆ ਤੁਧੁ, ਸਰੀਰਾ, ਜਾ ਤੂ ਜਗ ਮਹਿ ਆਇਆ ॥	ਜਾਂ	
ਜਿਨਿ ਹਰਿ ਤੇਰਾ ਰਚਨੁ ਰਚਿਆ, ਸੋ ਹਰਿ ਮਨਿ ਨ ਵਸਾਇਆ ॥		
ਗੁਰ ਪਰਸਾਦੀ ਹਰਿ ਮੰਨਿ ਵਸਿਆ, ਪੂਰਬਿ ਲਿਖਿਆ ਪਾਇਆ ॥		
ਕਹੈ ਨਾਨਕੁ, ਏਹੁ ਸਰੀਰੁ ਪਰਵਾਣੁ ਹੋਆ, ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥	ਸਿਉਂ	
ਏ ਨੇੜਹੁ ਮੇਰਿਹੋ, ਹਰਿ ਤੁਮ ਮਹਿ ਜੋਤਿ ਧਰੀ, ਹਰਿ ਬਿਨੁ, ਅਵਰੁ ਨ ਦੇਖਹੁ ਕੋਈ ॥		
ਹਰਿ ਬਿਨੁ, ਅਵਰੁ ਨ ਦੇਖਹੁ ਕੋਈ, ਨਦਰੀ ਹਰਿ ਨਿਹਾਲਿਆ ॥		
ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ ॥		
ਗੁਰ ਪਰਸਾਦੀ ਬੁਝਿਆ, ਜਾ ਵੇਖਾ, ਹਰਿ ਇਕੁ ਹੈ, ਹਰਿ ਬਿਨੁ, ਅਵਰੁ ਨ ਕੋਈ ॥	ਜਾਂ, ਵੇਖਾਂ	

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੇ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਕਹੈ ਨਾਨਕੁ, ਏਹਿ ਨੇੜ੍ਹ ਅੰਧ ਸੇ, ਸਤਿਗੁਰਿ ਮਿਲਿਐ, ਦਿਵ ਦਿਸਟਿ ਹੋਈ ॥੩੯॥	ਦਿਸਟਿ, ਮਿਲਿਐ	"ਅੰਧ ਸੇ" ਦਾ ਉਚਾਰਨ "ਅੰਧਸੇ" ਨਹੀਂ ਕਰਨਾ। "ਸੇ" ਦਾ ਭਾਵ ਹੈ "ਸਨ"।
ਏ ਸ੍ਰਵਣਹੁ ਮੇਰਿਹੋ, ਸਾਚੈ ਸੁਨਣੈ ਨੋ ਪਠਾਏ ॥	ਨੋਂ	ਨੋ ਦਾ ਭਾਵ ਹੈ ਨੂੰ
ਸਾਚੈ ਸੁਨਣੈ ਨੋ ਪਠਾਏ, ਸਰੀਰਿ ਲਾਏ, ਸੁਣਹੁ ਸਤਿ ਬਾਣੀ ॥		
ਜਿਤੁ ਸੁਣੀ, ਮਨੁ ਤਨੁ ਹਰਿਆ ਹੋਆ, ਰਸਨਾ ਰਸਿ ਸਮਾਣੀ ॥		
ਸਚੁ ਅਲਖ ਵਿਡਾਣੀ, ਤਾ ਕੀ ਗਤਿ, ਕਹੀ ਨ ਜਾਏ ॥		
ਕਹੈ ਨਾਨਕੁ, ਅੰਮ੍ਰਿਤ ਨਾਮੁ ਸੁਣਹੁ, ਪਵਿਤ੍ਰ ਹੋਵਹੁ, ਸਾਚੈ ਸੁਨਣੈ ਨੋ ਪਠਾਏ ॥੩੭॥		
ਹਰਿ, ਜੀਉ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ ॥		"ਹਰਿ ਜੀਉ" ਇਕੱਠਾ ਨਹੀਂ ਬੋਲਣਾ। "ਹਰਿ" ਤੇ ਰੁਕਣਾ ਹੈ। ਇਥੇ "ਜੀਉ" ਦਾ ਭਾਵ ਹੈ "ਜੀਵ" ਨਾਂ ਕਿ ਆਦਰਵਾਚੀ ਸ਼ਬਦ "ਜੀ"।
ਵਜਾਇਆ ਵਾਜਾ ਪਉਣ, ਨਉ ਦੁਆਰੇ ਪਰਗਟੁ ਕੀਏ, ਦਸਵਾ ਗੁਪਤੁ ਰਖਾਇਆ ॥	ਨਉਂ, ਦਸਵਾਂ	
ਗੁਰਦੁਆਰੇ ਲਾਇ ਭਾਵਨੀ, ਇਕਨਾ, ਦਸਵਾ ਦੁਆਰੁ ਦਿਖਾਇਆ ॥	ਇਕਨਾਂ, ਦਸਵਾਂ	ਇਕਨਾਂ - ਕਈਆਂ ਨੂੰ
ਤਹ ਅਨੇਕ ਰੂਪ, ਨਾਉ ਨਵ ਨਿਧਿ, ਤਿਸ ਦਾ ਅਮਤੁ, ਨ ਜਾਈ ਪਾਇਆ ॥	ਤਹਾਂ, ਨਾਉ	ਤਹ ਅਸਲ ਵਿਚ "ਤਹਾਂ" ਦਾ ਛੋਟਾ ਰੂਪ ਹੈ ਤੇ ਇਸਦਾ "ਹ" ਬਿੰਦੇ ਸਹਿਤ ਉਠਦਾ ਹੈ।
ਕਹੈ ਨਾਨਕੁ, ਹਰਿ ਪਿਆਰੈ, ਜੀਉ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ ॥੩੮॥		"ਪਿਆਰੈ ਜੀਉ" ਇਕੱਠਾ ਨਹੀਂ ਬੋਲਣਾ। "ਪਿਆਰੈ" ਤੇ ਰੁਕਣਾ ਹੈ। ਇਥੇ "ਜੀਉ" ਦਾ ਭਾਵ ਹੈ "ਜੀਵ" ਨਾਂ ਕਿ ਆਦਰਵਾਚੀ ਸ਼ਬਦ "ਜੀ"।
ਏਹੁ ਸਾਚਾ ਸੋਹਿਲਾ, ਸਾਚੈ ਘਰਿ ਗਾਵਹੁ ॥		
ਗਾਵਹੁ ਤ ਸੋਹਿਲਾ, ਘਰਿ ਸਾਚੈ, ਜਿਥੈ ਸੰਦਾ ਸਚੁ ਧਿਆਵਹੇ ॥	ਧਿਆਵਹੋਂ	
ਸਚੋ ਧਿਆਵਹਿ, ਜਾ ਤੁਧੁ ਭਾਵਹਿ, ਗੁਰਮੁਖਿ ਜਿਨਾ ਬੁਝਾਵਹੇ ॥	ਧਿਆਵਹਿਂ, ਭਾਵਹਿਂ, ਬੁਝਾਵਹੋਂ	
ਇਹੁ ਸਚੁ, ਸਭਨਾ ਕਾ ਖਸਮੁ ਹੈ, ਜਿਸੁ ਬਖਸੇ, ਸੋ ਜਨੁ ਧਾਵਹੇ ॥	ਸਭਨਾਂ, ਖਸਮ, ਬਖਸੇ	
ਕਹੈ ਨਾਨਕੁ, ਸਚੁ ਸੋਹਿਲਾ, ਸਚੈ ਘਰਿ ਗਾਵਹੇ ॥੩੯॥	ਗਾਵਹੋਂ	

ਸੰਖਿਆ ਸ੍ਰੀ ਅਨੰਦੁ ਸਾਹਿਬ

ਗੁਰਬਾਣੀ ਪਾਠ	ਉਚਾਰਨ ਸੇਧ	ਉਚਾਰਨ ਤੋਂ ਬਿਸ਼ਰਾਮ ਸੇਧ ਬਾਰੇ ਹੋਰ ਜਾਣਕਾਰੀ
ਅਨਦੁ ਸੁਣਹੁ, ਵਡਭਾਗੀਹੋ, ਸਗਲ ਮਨੋਰਥ ਪੂਰੇ ॥	ਅਨੰਦੁ	੧. ਪੁਰਾਤਨ ਸਰੂਪਾਂ ਵਿਚ ਪਾਠ "ਅਨੰਦੁ" ਟਿਪੀ ਨਾਲ ਹੈ ਤੇ ਸੁਧ ਪਾਠ ਅਨੰਦ ਹੀ ਹੈ। ੨. "ਵਡਭਾਗੀਹੋ" ਸੰਬੋਧਨ ਕਾਰਕ ਵਿਚ ਹੈ, ਇਸ ਕਰਕੇ ਇਸ ਨੂੰ ਅਲਗ ਉਠਾਉਣਾ ਹੈ ਭਾਵ ਇਸ ਦੇ ਅੱਗੇ ਪਿੱਛੇ ਬਿਸ਼ਰਾਮ ਹੈ।
ਪਾਰਬਹਮੁ ਪ੍ਰਭੁ ਪਾਇਆ, ਉਤਰੇ ਸਗਲ ਵਿਸੂਰੇ ॥		
ਦੂਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ ॥		
ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ॥	ਸਰਸੇ	ਸ-ਰਸੇ - ਰੱਸ ਨਾਲ ਭਰੇ।
ਸੁਣਤੇ ਪੁਨੀਤ, ਕਹਤੇ ਪਵਿਤ੍ਰ, ਸਤਿਗੁਰੁ ਰਹਿਆ ਭਰਪੂਰੇ ॥		
ਬਿਨਵੰਤਿ ਨਾਨਕੁ, ਗੁਰ ਚਰਣ ਲਾਗੇ, ਵਾਜੇ ਅਨਹਦ ਤੂਰੇ ॥੪੦॥੧॥		